

ਲੜਾਕੀ ਤੀਵੀਂ ਦਾ ਦਿਆਲੂ ਬਣਨਾ | The Taming of the Shrew

ਟਾਊਨ ਵਿਚ ਨਵਾਂ

ਇਹ ਅਮੈਰੇਕਨ ਵੈੱਸਟ ਵਿਚ 1870ਵਿਆਂ ਦਾ ਸਮਾਂ ਹੈ। ਲੂਸੈਂਟੀਓ ਪੀਸਾ ਤੋਂ ਇਕ ਜਵਾਨ ਮਰਦ, ਯੂਨੀਵਰਸਿਟੀ ਦੀ ਪੜ੍ਹਾਈ ਕਰਨ ਲਈ ਪੜ੍ਹਿਆ ਸਿਟੀ ਪਹੁੰਚਦਾ ਹੈ। ਜਦੋਂ ਉਹ ਬਾਪੀਸਟਾ ਮਿਨੇਲਾ ਦੀ ਧੀ ਬੀਆਂਕਾ ਨੂੰ ਦੇਖਦਾ ਹੈ ਤਾਂ ਉਹ ਆਪਣੀ ਪੜ੍ਹਾਈ ਵਿਚ ਦਿਲਚਸਪੀ ਗਵਾ ਬਹਿੰਦਾ ਹੈ, ਜੋ ਕਿ ਪੜ੍ਹਿਆ ਸਿਟੀ ਦੀਆਂ ਅਮੀਰ ਔਰਤਾਂ ਵਿੱਚੋਂ ਇਕ ਹੈ। ਪੈਟਰੂਚੀਓ ਵੀ ਹੁਣੇ ਹੁਣੇ ਟਾਊਨ ਵਿਚ ਆਇਆ ਹੈ ਅਤੇ ਉਸ ਦਾ ਇਰਾਦਾ “ਪੜ੍ਹਿਆ ਵਿਚ ਧਨਾਢਾਂ ਦੇ ਵਿਆਹ ਕਰਵਾਉਣਾ ਹੈ।”

ਮੰਗਣੀ ਦੇ ਨਿਯਮ

ਇਹ ਇਕੱਲਾ ਲੂਸੈਂਟੀਓ ਹੀ ਨਹੀਂ ਹੈ ਜਿਹੜਾ ਮਿੱਠੀ ਅਤੇ ਖੂਬਸੂਰਤ ਬੀਆਂਕਾ ਵਿਚ ਦਿਲਚਸਪੀ ਰੱਖਦਾ ਹੈ। ਗਰੀਮੀਓ ਅਤੇ ਹੋਰਟੈਨਸੀਓ ਦੋਨੋਂ ਸ਼ਾਦੀ ਦੇ ਅਧਿਕਾਰਤ ਤਲਬਗਾਰ ਹਨ। ਸਿਰਫ ਇਕ ਅੜਿੱਕਾ ਹੈ: ਕੋਈ ਵੀ ਓਨਾ ਚਿਰ ਬੀਆਂਕਾ ਦੀ ਖੁਸ਼ਾਮਦ ਨਹੀਂ ਕਰ ਸਕਦਾ ਜਿੰਨਾ ਚਿਰ ਬਾਪੀਸਟਾ ਦੀ ਵੱਡੀ ਧੀ ਕੈਥਰੀਨ (ਕੇਟ) ਦਾ ਵਿਆਹ ਨਹੀਂ ਹੋ ਜਾਂਦਾ! ਤਲਬਗਾਰਾਂ ਦੀ ਬਦਕਿਸਮਤੀ, ਕੇਟ ਟਾਊਨ ਵਿਚ “ਲੜਾਕੀ” ਦੇ ਤੌਰ ‘ਤੇ ਜਾਣੀ ਜਾਂਦੀ ਹੈ। ਉਹ ਆਪਣੇ ਬਦਤਮੀਜ਼ ਵਿਹਾਰ ਅਤੇ ਬਰਬਾਦ ਕਰਨ ਦੀ ਰੁਚੀ ਲਈ ਬਦਨਾਮ ਹੈ ਅਤੇ ਕੋਈ ਵੀ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਚੇਰੀ ਛਿਪੇ ਇਹ ਸੁਣਨ ਨਾਲ ਕਿ ਬੀਆਂਕਾ ਨੂੰ ਟਿਊਟਰ ਦੀ ਲੋੜ ਹੈ, ਲੂਸੈਂਟੀਓ ਅਤੇ ਉਸ ਦਾ ਨੈਕਰ ਟਰਾਨੀਓ ਇਕ ਦੂਜੇ ਦੀ ਥਾਂ ਬਦਲ ਲੈਂਦੇ ਹਨ; ਟਰਾਨੀਓ ਲੂਸੈਂਟੀਓ ਦਾ ਢੱਗ ਕਰਦਾ ਹੈ ਜਦ ਕਿ ਲੂਸੈਂਟੀਓ ਮਿਨੇਲਾ ਦੇ ਘਰ ਵਿਚ ਦਾਖਲ ਹੋਣ ਅਤੇ ਬੀਆਂਕਾ ਉੱਪਰ ਡੇਰੇ ਪਾਉਣ ਲਈ ਆਪਣੇ ਟਿਊਟਰ ਦਾ ਸਾਂਗ ਰਚਦਾ ਹੈ।

ਗੇਮ

ਪੈਟਰੂਚੀਓ ਨੂੰ ਕੇਟ ਦੇ ਵੱਡੇ ਸਾਰੇ ਦਾਜ ਬਾਰੇ ਪਤਾ ਲੱਗਦਾ ਹੈ ਅਤੇ ਉਹ ਉਸ ਨਾਲ ਵਿਆਹ ਕਰਨ ਦੀ ਠਾਣ ਲੈਂਦਾ ਹੈ। ਉਹ ਉਸ ਦੇ ਮਾੜੇ ਰੈਪੂਟੇਸ਼ਨ ਵਿਚ ਦਿਲਚਸਪੀ ਲੈਣ ਲੱਗਦਾ ਹੈ। ਜਦੋਂ ਉਹ ਮਿਲਦੇ ਹਨ ਤਾਂ ਉਹ ਫੌਰਨ ਲੜਾਈ ਵਿਚ ਸਿੱਧੇ ਹੋ ਜਾਂਦੇ ਹਨ ਅਤੇ ਮੈਚ ਫਸਵਾਂ ਹੈ। ਪੈਟਰੂਚੀਓ ਹਰ ਇਕ ਨੂੰ ਦੱਸਦਾ ਹੈ ਕਿ ਉਹ ਅਤੇ ਕੇਟ ਪਿਆਰ ਕਰਦੇ ਹਨ, ਅਤੇ ਐਤਵਾਰ ਦਾ ਵਿਆਹ ਰੱਖ ਲਿਆ ਗਿਆ ਹੈ। ਪੈਟਰੂਚੀਓ ਵਿਆਹ ਲਈ ਲੇਟ ਪਹੁੰਚਦਾ ਹੈ ਅਤੇ ਉੱਪਦਰ ਕਰਦਾ ਹੈ। ਰਸਮ ਤੋਂ ਬਾਅਦ, ਉਹ ਕੇਟ ਨੂੰ ਰੇਗਿਸਤਾਨ ਵਿਚਲੀ ਆਪਣੀ ਪ੍ਰਾਪਰਟੀ ਵਿਚ ਉਡਾ ਕੇ ਲੈ ਜਾਂਦਾ ਹੈ, ਜਿੱਥੇ ਉਸ ਨੂੰ ਬਾਹਰਲਿਆਂ ਦੀ ਇਕ ਗੈਂਗ ਅਤੇ ਬਹੁਤ ਸਾਰਾ ਘੱਟਾ ਮਿਲਦਾ ਹੈ! ਕੇਟ ਅਤੇ ਪੈਟਰੂਚੀਓ ਇਕ ਦੂਜੇ ‘ਤੇ ਦੇਸ਼ ਲਾਉਣਾ ਜਾਰੀ ਰੱਖਦੇ ਹਨ ਜਦ ਤੱਕ ਉਨ੍ਹਾਂ ਵਿਚ ਸਮਝ ਨਹੀਂ ਪੈਦਾ ਹੋ ਜਾਂਦੀ ਅਤੇ ਅੰਤ ਨੂੰ ਜੁਆਰੀਆਂ ਵਿਚ ਇਕ ਜੋੜੇ ਵਾਂਗੂ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਦਾ ਲੂਸੈਂਟੀਓ ਦੇ ਪਿਉ ਨਾਲ ਸਾਮ੍ਹਣਾ ਹੁੰਦਾ ਹੈ, ਜਿਹੜਾ ਇਹ ਦੇਖਣ ਆਇਆ ਹੈ ਕਿ ਪੜ੍ਹਿਆ ਸਿਟੀ ਵਿਚ ਉਸ ਦੇ ਪੁੱਤਰ ਦੀ ਪੜ੍ਹਾਈ ਕਿਵੇਂ ਚੱਲ ਰਹੀ ਹੈ।

ਜੇਤੂ ਹੱਥ

ਇਸੇ ਦੌਰਾਨ, ਭੇਸ ਵਟਾ ਕੇ ਆਇਆ ਲੂਸੈਂਟੀਓ ਬੀਆਂਕਾ ਦਾ ਦਿਲ ਜਿੱਤ ਲੈਂਦਾ ਹੈ ਅਤੇ ਦੋਨੋਂ ਨੱਠ ਜਾਂਦੇ ਹਨ। ਵਿਆਹ ਦਾ ਪਤਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਐਗਰੀਮੈਂਟ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪੈਟਰੂਚੀਓ ਅਤੇ ਕੇਟ ਨਵੇਂ ਵਿਆਹਿਆਂ ਦਾ ਜਸ਼ਨ ਮਨਾਉਣ ਲਈ ਘਰ ਵਾਪਸ ਆਉਂਦੇ ਹਨ, ਅਤੇ ਹਰ ਇਕ ਨੂੰ ਕੇਟ ਦੇ ਇਕ ਆਗਿਆਕਾਰ ਪਤਨੀ ਬਣਨ 'ਤੇ ਹੈਰਾਨੀ ਹੁੰਦੀ ਹੈ। ਪਰ ਆਪਣੇ ਮਨ ਵਿਚਲੇ ਕੁਝ ਟਿਕਾਂ ਨਾਲ, ਕੇਟ ਪਛੁਆ ਸਿਟੀ ਵਿਚ ਉੱਥਲ ਪੁੱਥਲ ਕਰਨ ਲਈ ਦ੍ਰਿੜ ਹੈ।